

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੂੰ ਗਲੋਬਲ ਕੋਵਨੈਂਟ ਆਫ ਮੇਅਰਸ ਫਾਰ ਕਲਾਈਮੇਟ ਐਂਡ ਐਨਰਜੀ ਸ਼ੋਅਕੇਸ ਸਿਟੀਜ਼ ਪਾਇਲਟ ਪ੍ਰੋਜੈਕਟ ਪੂਰਾ ਕਰਨ ਲਈ, ਲੋਕਲ ਜਲਵਾਯੂ ਸਬੰਧੀ ਕਾਰਵਾਈ ਵਿੱਚ ਲੀਡਰ ਵਜੋਂ ਸਨਮਾਨਿਤ ਕੀਤਾ ਗਿਆ

ਬ੍ਰੈਂਪਟਨ, ਓਨਟਾਰੀਓ (3 ਫਰਵਰੀ, 2021) – ਬ੍ਰੈਂਪਟਨ, ਕੈਨੇਡਾ ਦੀਆਂ ਉਹਨਾਂ 25 ਮਿਊਨਿਸਿਪਲਟੀਜ਼ ਵਿੱਚੋਂ ਇੱਕ ਹੈ, ਜਿਸਨੇ ਗਲੋਬਲ ਕੋਵਨੈਂਟ ਆਫ ਮੇਅਰਸ ਫਾਰ ਕਲਾਈਮੇਟ ਐਂਡ ਐਨਰਜੀ (Global Covenant of Mayors for Climate and Energy) (GCoM) ਸ਼ੋਅਕੇਸ ਸਿਟੀਜ਼ ਪਾਇਲਟ ਪ੍ਰੋਜੈਕਟ ਪੂਰਾ ਕੀਤਾ ਹੈ। ਇਹ, ਲੋਕਲ ਜਲਵਾਯੂ ਸਬੰਧੀ ਕਾਰਵਾਈ ਤੇ ਧਿਆਨ ਕੇਂਦਰਿਤ ਕਰਨ ਦਾ ਇੱਕ-ਸਾਲਾ ਤੀਬਰ ਪ੍ਰੋਗਰਾਮ ਹੈ। ਸਿਟੀ ਆਫ ਬ੍ਰੈਂਪਟਨ ਨੇ ਆਪਣੇ ਜਲਵਾਯੂ ਸਬੰਧੀ ਯਤਨਾਂ ਦੇ ਨਤੀਜੇ ਵਜੋਂ, ਮਿਟੀਗੇਸ਼ਨ ਬੈਜ (Mitigation Badge) ਹਾਸਲ ਕੀਤਾ ਹੈ।

ਮਿਟੀਗੇਸ਼ਨ ਬੈਜ, ਉਹਨਾਂ ਸ਼ਹਿਰਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੇ ਭਾਈਚਾਰੇ ਵਿੱਚ ਗ੍ਰੀਨਹਾਊਸ ਗੈਸ ਵਰਤੋਂ ਦੀ ਇਨਵੈਂਟਰੀ ਪੂਰੀ ਕਰਦੇ ਹਨ, ਨਿਕਾਸੀ ਟੀਚੇ ਤੈਅ ਕਰਦੇ ਹਨ ਅਤੇ ਉਹਨਾਂ ਦਾ ਇੱਕ ਪ੍ਰਵਾਨਿਤ ਰਾਹਤ ਪਲਾਨ ਹੁੰਦਾ ਹੈ, ਜਿਵੇਂ ਬ੍ਰੈਂਪਟਨ ਦਾ [ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ \(ਸੀ.ਈ.ਈ.ਆਰ.ਪੀ.\) \(Community Energy and Emissions Reduction Plan\) \(CEERP\)](#)।

ਬ੍ਰੈਂਪਟਨ ਨੂੰ ਅਗਸਤ 2019 ਵਿੱਚ, GCoM ਕੈਨੇਡਾ (GCoM Canada) ਦੀ ਅਗਵਾਈ ਵਿੱਚ, ਪਹਿਲੇ ਸ਼ੋਅਕੇਸ ਸਿਟੀਜ਼ (Showcase Cities) ਦਲ ਨਾਲ ਜੁੜਨ ਲਈ ਚੁਣਿਆ ਗਿਆ ਸੀ। ਜਿਸ ਵਿੱਚ ਸ਼ਹਿਰ ਨੂੰ, ਤਕਨੀਕੀ ਸਹਾਇਤਾ, ਟ੍ਰੇਨਿੰਗ, ਖਾਸ ਨੈੱਟਵਰਕਿੰਗ ਮੌਕਿਆਂ ਸਮੇਤ, ਲੋਕਲ ਪੱਧਰ ਤੇ ਜਲਵਾਯੂ ਸਬੰਧੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਮੁਫਤ ਸਹਾਇਤਾ ਅਤੇ ਜਲਵਾਯੂ ਸਬੰਧੀ ਉਦੇਸ਼ਾਂ ਨੂੰ ਪੂਰਾ ਕਰਨ ਲਈ, ਟੂਲਸ ਅਤੇ ਵਸੀਲਿਆਂ ਤੱਕ ਪਹੁੰਚ ਪ੍ਰਾਪਤ ਹੋਈ ਸੀ।

GCoM ਦੇ ਪ੍ਰਤੀ ਸਿਟੀ ਆਫ ਬ੍ਰੈਂਪਟਨ ਦੀ ਵਚਨਬੱਧਤਾ, ਬ੍ਰੈਂਪਟਨ ਨੂੰ ਬਹੁਤ ਵੱਡੇ ਗਲੋਬਲ ਅਲਾਈਂਸ ਨਾਲ ਜੋੜਦੀ ਹੈ, ਜੋ ਦੁਨੀਆਭਰ ਦੇ 800 ਮਿਲੀਅਨ ਤੋਂ ਵੱਧ ਨਾਗਰਿਕਾਂ ਦੀ ਨੁਮਾਇੰਦਗੀ ਕਰਨ ਵਾਲੇ ਛੇ ਮਹਾਂਦੀਪਾਂ ਦੇ, 10,000 ਤੋਂ ਵੱਧ ਸ਼ਹਿਰਾਂ ਅਤੇ ਲੋਕਲ ਸਰਕਾਰਾਂ ਦੀਆਂ ਪ੍ਰਤਿਗਿਆਵਾਂ ਤੇ ਅਧਾਰਿਤ, ਸਿਟੀ ਦੀ ਜਲਵਾਯੂ ਸਬੰਧੀ ਲੀਡਰਸ਼ਿਪ ਲਈ ਵਚਨਬੱਧ ਹੈ।

GCoM ਕੈਨੇਡਾ, ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ (ਐਫ.ਸੀ.ਐਮ.) (Federation of Canadian Municipalities) (FCM), ਆਈ.ਸੀ.ਐਲ.ਈ.ਆਈ.-ਲੋਕਲ ਗਵਰਨਮੈਂਟਸ ਫਾਰ ਸਸਟੇਨੇਬਿਲਿਟੀ (ICLEI-Local Governments for Sustainability), ਗਲੋਬਲ ਕੋਵਨੈਂਟ ਆਫ ਮੇਅਰਸ ਸੈਕਰੇਟਰੀਏਟ (Global Covenant of Mayors Secretariat) ਅਤੇ ਯੂਰੋਪੀਅਨ ਯੂਨੀਅਨ (European Union) ਤੋਂ ਫੰਡਿੰਗ ਦੇ ਸਹਿਯੋਗ ਵਿੱਚ, ਇੰਟਰਨੈਸ਼ਨਲ ਅਰਬਨ ਕੋਆਪਰੇਸ਼ਨ ਪ੍ਰੋਜੈਕਟ (International Urban Cooperation Project) ਦੇ ਵਿਚਕਾਰ ਇੱਕ ਸਹਿਯੋਗ ਹੈ।

ਲਿੰਕ

- [ਬ੍ਰੈਂਪਟਨ ਨੂੰ 25 ਕੈਨੇਡੀਅਨ ਮਿਊਨਿਸਿਪਲਟੀਜ਼ ਵਿੱਚੋਂ ਗਲੋਬਲ ਜਲਵਾਯੂ ਸਬੰਧੀ ਇੱਕ ਵੱਡੀ ਪਹਿਲਕਦਮੀ ਵਾਲੇ ਤੀਬਰ ਪਾਇਲਟ ਪ੍ਰੋਜੈਕਟ ਲਈ ਚੁਣਿਆ ਗਿਆ ਸੀ \(Brampton among 25 Canadian municipalities selected for an intensive pilot with a leading global climate initiative\)](#)
- [ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ \(ਸੀ.ਈ.ਈ.ਆਰ.ਪੀ.\) \(Community Energy and Emissions Reduction Plan\) \(CEERP\)](#)
- [ਗਲੋਬਲ ਕੋਵਨੈਂਟ ਆਫ ਮੇਅਰਸ \(Global Covenant of Mayors\)](#)

ਹਵਾਲੇ

“ਬ੍ਰੈਂਪਟਨ ਨੂੰ ਇਸ ਪਾਇਲਟ ਪ੍ਰੋਜੈਕਟ ਵਿੱਚ ਹਿੱਸਾ ਲੈ ਕੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੌਰ ਤੇ ਲੋਕਲ ਜਲਵਾਯੂ ਸਬੰਧੀ ਕਾਰਵਾਈ ਵਿੱਚ ਲੀਡਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸ਼ੇਅਕੇਸ ਸਿਟੀਜ਼ ਪਾਇਲਟ ਪ੍ਰੋਜੈਕਟ ਪੂਰਾ ਕਰਨ ਵਾਲੀਆਂ 25 ਮਿਊਨਿਸਿਪਲਟੀਜ਼ ਵਿੱਚੋਂ ਇੱਕ ਹੋਣ ਤੇ ਸਾਨੂੰ ਮਾਣ ਹੈ। ਅਸੀਂ ਕੈਨੇਡਾ ਦੇ ਜਲਵਾਯੂ ਸਬੰਧੀ ਟੀਚਿਆਂ ਨੂੰ ਪੂਰਾ ਕਰਨ, ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘਟਾਉਣ ਅਤੇ ਗਲੋਬਲ ਜਲਵਾਯੂ ਸਬੰਧੀ ਤਬਦੀਲੀ ਤੇ ਬੁਨਿਆਦੀ ਤੌਰ ਤੇ ਕਾਰਵਾਈ ਕਰਨ ਲਈ, ਸਥਿਰਤਾ ਅਤੇ ਲੋ-ਕਾਰਬਨ ਹੱਲਾਂ ਲਈ ਵਚਨਬੱਧ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਅਸੀਂ ਬ੍ਰੈਂਪਟਨ ਵਿੱਚ ਜਲਵਾਯੂ ਸਬੰਧੀ ਪਹਿਲਕਦਮੀਆਂ ਦਾ ਰਸਤਾ ਬਣਾ ਰਹੇ ਹਾਂ ਅਤੇ ਸਾਡੇ ਕਾਰਬਨ ਫੁੱਟਪ੍ਰਿੰਟ ਤੇ ਅਸਲੀ ਅਸਰ ਪਾ ਰਹੇ ਹਾਂ। ਸੀ.ਈ.ਈ.ਆਰ.ਪੀ. ਦੁਆਰਾ, ਅਸੀਂ ਬਿਲਡਿੰਗਾਂ ਦਾ ਪੁਨਰ ਨਿਰਮਾਣ ਕਰਦੇ ਹੋਏ, ਵੱਧ ਗ੍ਰੀਨ ਟ੍ਰਾਂਜ਼ਿਟ ਨੈੱਟਵਰਕ ਅਤੇ ਵੱਧ ਚੱਲਣਯੋਗ ਗਵਾਂਢ ਬਣਾ ਰਹੇ ਹਾਂ। ਇਹ ਸਾਡੇ ਸ਼ਹਿਰ ਲਈ ਮਹੱਤਵਪੂਰਣ ਅਤੇ ਰੋਮਾਂਚਕ ਸਮਾਂ ਹੈ। ਇਸ ਸਨਮਾਨ ਲਈ GCoM ਦਾ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ, ਜੋ ਹੁਣ ਤੱਕ ਇਸ ਤਬਦੀਲੀ ਦਾ ਹਿੱਸਾ ਰਹੇ ਹਨ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ, ਜਿਸਦਾ ਟੀਚਾ ਬ੍ਰੈਂਪਟਨ ਵਿੱਚ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ 2050 ਤੱਕ 80 ਪ੍ਰਤੀਸ਼ਤ ਘਟਾਉਣਾ ਹੈ। ਸਾਡੇ ਸ਼ਾਨਦਾਰ ਅਤੇ ਪਰਿਵਰਤਨਸ਼ੀਲ ਸੀ.ਈ.ਈ.ਆਰ.ਪੀ. ਵਿੱਚ, ਵੱਧ ਸਾਫ਼ ਊਰਜਾ ਪੈਦਾ ਕਰਦੇ ਹੋਏ, ਬ੍ਰੈਂਪਟਨ ਦੇ ਟ੍ਰਾਂਜ਼ਿਟ ਨੈੱਟਵਰਕ, ਟ੍ਰੇਲਾਂ ਅਤੇ ਬਾਈਕ ਇੰਫਰਾਸਟ੍ਰਕਚਰ ਆਦਿ ਨੂੰ ਵਿਕਸਿਤ ਕਰਦੇ ਹੋਏ ਊਰਜਾ ਪ੍ਰਭਾਵੀ ਘਰਾਂ ਅਤੇ ਬਿਲਡਿੰਗਾਂ ਲਈ ਟੀਚੇ ਸ਼ਾਮਲ ਹਨ। ਸ਼ੇਅਕੇਸ ਸਿਟੀਜ਼ ਪਾਇਲਟ ਪ੍ਰੋਜੈਕਟ ਨੂੰ ਪੂਰਾ ਕਰਨਾ, ਜਲਵਾਯੂ ਸਬੰਧੀ ਕਾਰਵਾਈ ਦੇ ਇਸ ਸਫਰ ਵਿੱਚ ਇੱਕ ਮਹੱਤਵਪੂਰਣ ਉਪਲਬਧੀ ਹੈ।”

- ਡਗ ਵਿਲਿਅੰਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਗਲੋਬਲ ਕੋਵਨੈਂਟ ਆਫ ਮੇਅਰਸ ਫਾਰ ਕਲਾਈਮੇਟ ਚੇਂਜ ਐਂਡ ਐਨਰਜੀ ਵਿਖੇ ਬ੍ਰੈਂਪਟਨ ਦੇ ਪ੍ਰਤੀਨਿਧੀ, ਮੈਂਬਰ, ਸੀ.ਈ.ਈ.ਆਰ.ਪੀ. ਕਮਿਊਨਿਟੀ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਜਲਵਾਯੂ ਸਬੰਧੀ ਕਾਰਵਾਈ ਵਿੱਚ ਮਿਊਨਿਸਿਪਲ ਲੀਡਰ ਵਜੋਂ ਪ੍ਰਭਾਵ ਪਾਉਣ ਲਈ, ਸਥਿਰਤਾ, ਲੋ-ਕਾਰਬਨ ਹੱਲਾਂ ਅਤੇ ਬ੍ਰੈਂਪਟਨ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ ਵਚਨਬੱਧ ਹੈ। ਅਸੀਂ ਸਹਿਯੋਗਾਤਮਕ, ਅਗਾਂਹ-ਵਧੂ ਸੋਚ ਰੱਖਦੇ ਹਾਂ ਅਤੇ ਗ੍ਰੀਨ ਸਿਟੀ ਵਜੋਂ ਬ੍ਰੈਂਪਟਨ ਦੇ ਸਫਰ ਲਈ ਸਮਰਪਿਤ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਮਿਊਨਿਸਿਪਲਟੀਜ਼, ਬਿਲਡਿੰਗਾਂ ਦੇ ਪੁਨਰ ਨਿਰਮਾਣ ਤੋਂ ਲੈ ਕੇ ਗ੍ਰੀਨ ਟ੍ਰਾਂਜ਼ਿਟ ਫਲੀਟਸ ਤੱਕ—ਲੋ-ਕਾਰਬਨ ਹੱਲਾਂ ਦਾ ਰਸਤਾ ਬਣਾ ਰਹੀਆਂ ਹਨ। ਕੈਨੇਡਾ ਦੀਆਂ ਅੱਧੀਆਂ ਜੀ.ਐਚ.ਜੀ. ਨਿਕਾਸੀਆਂ ਨੂੰ ਪ੍ਰਭਾਵਿਤ ਕਰਨ ਦੇ ਨਾਲ, ਲੋਕਲ ਹੱਲਾਂ ਨੂੰ ਵਧਾਉਣਾ, ਕੈਨੇਡਾ ਦੇ ਜਲਵਾਯੂ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਮਹੱਤਵਪੂਰਣ ਹੈ। ਅਸੀਂ, ਜਲਵਾਯੂ ਸਬੰਧੀ ਤਬਦੀਲੀ ਦੇ ਅਸਰਾਂ ਨਾਲ ਨਿਪਟਣ ਵਿੱਚ ਸਿੱਧੀ ਕਾਰਵਾਈ ਕਰਨ ਅਤੇ ਆਪਣੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘਟਾਉਣ ਲਈ ਬ੍ਰੈਂਪਟਨ ਦੀ ਪ੍ਰਸ਼ੰਸਾ ਕਰਦੇ ਹਾਂ।”

- ਗਾਰਥ ਫ੍ਰਿਜ਼ੇਲ (Garth Frizzell), ਐਫ.ਸੀ.ਐਮ. ਪ੍ਰੈਜੀਡੈਂਟ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ

ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca